

CIN: - L21012PB1980PLC004329



SIL/CS Date: 01.01.2021

The Manager	The Manager,
Listing Department	Listing Department,
BSE Limited	National Stock Exchange of India
PhirozeJeejeebhoy Towers	Ltd, Exchange Plaza, Plot No. C/1,
Dalal Street	G- Block, BandraKurla Complex,
Mumbai-400001	Bandra (East), Mumbai-400051
Scrip Code: 539201	Symbol: SATIA

Sub: Copy of Notice Published in Newspapers

Dear Sir/Madam

Pursuant to Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith copies of the Notice published in "Financial Express" and "Punjabi Jagran" regarding Closure of Trading Window.

Thanking You,

Yours Faithfully, For Satia Industries Ltd

(Rakesh Kumar Dhuria) Company Secretary

Registered Office & Mill: Village Rupana, Sri Muktsar Sahib-152 032, Punjab, India. Ph.: 262001, 262215, 263585 Fax: 01633-263499 email: satiapaper@gmail.com

इंडियन बैंक 🔼 Indian Bank

FDI equity inflows up 21% to \$35.3 bn in April-Oct: DPIIT

PRESS TRUST OF INDIA New Delhi, December 31

FOREIGN DIRECT INVEST-**MENT** (FDI) equity inflows into India grew 21% to \$35.33 billion during April-October period of the current financial year, according to an official data.

In the year-ago period, FDI equity inflows stood at \$29.31 billion, as per the data of the Department for Promotion of Industry and Internal Trade (DPIIT).

During the first seven months of the current fiscal, total FDI (including re-invested earnings) increased 11% to \$46.82 billion from \$42.06 billion in April-October 2019, it

"FDI equity inflow increased by 21% to \$35.33 billion (April 2020 to October 2020) from \$29.31 billion reported in the same period of previous financial year," the department said in a statement while listing out its highlights during 2020.

Sectors which attracted

maximum foreign inflows included computer software and hardware, services, trading, chemicals and automobile.

The country attracts maximum funds from Singapore, the US, Mauritius, the Netherlands, the UK, France and Japan.

In the last one year, the government has eased FDI policy in several sectors including insurance intermediaries and defence.

to DPIIT have been disposed of in 2020," it added. The department also said

"26 FDI applications marked

total 84 plots admeasuring

nearly 554.73 acres have been allotted to companies with investment to the tune of over ₹16,100 crore including investors like HYOSUNG (South Korea), NLMK (Russia), HAIER (China), TATA Chemicals and AMULso far.

Nine companies have also started their commercial production, DPIIT said. It added that Project Development Cells (PDCs) have now been established in 29 ministries/departments of the government, headed by respective Joint Secretary-level nodal officers.

"All PDCs have assumed a smooth functioning, executing clearly defined investor engagement strategies, which includes identification of prospective investors; multi-level engagements with investors that have shown interest; active engagement with a wide range of stakeholders to resolve existing investors'issues, to develop new projects/proposals and to promote existing investment

opportunities," it added.

Further, an Investment Clearance Cell (ICC) to provide facilitation and support to businesses through a one-stop digital platform the central Single Window System- is being set up and the platform is planned for launchwith select states by April

"This national portal will integrate the existing clearance systems of the various ministries/departments of Government of India and state governments without disruption to the existing IT portals of ministries," DPIIT said.

15,2021.

this year.

It added that DPIIT now aims to develop the first annual 'Industrial Park Rating System 2.0' that would widen its coverage and aim to bring in qualitative assessment further to the pilot phase. Under this exercise, the

assessment of industrial parks

including private industrial

parks with introduction of qualitative indicators for assessing these parks will be undertaken

Over 17k patents granted till Nov this fiscal: DPIIT

PRESS TRUST OF INDIA New Delhi, December 31

INDIA GRANTED 17,148 patents till November 30 this fiscal out of 37,660 applications filed, according to the data of the Department for Promotion of Industry and Internal Trade (DPIIT).

Infrastructure upgradation, manpower augmentation, regulatory reforms and IT enablement have resulted in speedy disposal of intellectual property application, DPIIT said.

According to the data, 1,35,289 trademark registrations have been given during April-November 2020-21. A total of 2,78,023 applications were filed. Similarly, 9,221 copyrights were granted out of 13,861 applications filed during the period.

"Electronic filing systems are in place for filing of applications for patents, trademarks,

Till November this fiscal. nine patents were granted to start-ups out of 1,262 applications

designs and geographical indications," the department said.

It added that the scheme for facilitating start-ups' intellectual property protection, launched for encouraging innovation and creativity of startups, has now been extended up to March 2023. Till November this fiscal, nine patents were granted to start-ups out of 1,262 applications. In 2019-20, 106 patents were granted.

Further, the DPIIT said that quality control orders for 100 products like air conditioner, toys, footwears, and microwave oven,underBISAct,1986/2016 as well as 15 products under Indian Explosives Act, 1884 (gas cylinders, valves and regulators) have been issued.

INDIAN BANK'S ALL-IN-ONE APP IS HERE! Transfer Funds to any Bank 24x7. Open or Close Term Deposit

. Pay bills, recharge Mobile/DTH . m-Pasbook Lock and Unlock Internet Banking & Mobile Banking transactions Registration / modification of account nomination Channel-wise (ATM / POS/e-Com/NFC) limit setting for debit cards Opening of PPF Accounts. Available in Android and iOS

 Direct Tax and National Pension Scheme (NPS) Payments For more details visit www.indianbank.in or call 1800 425 000 00 / 1800 572 20 00

Helped by KG-D6, India's gas production crosses pre-**Covid levels:** India's natural gas production crossed pre-Covid levels this week, helped by KG-D6 field of Reliance Industries and its partner BP Plc starting production."Domestic gas production of India crosses pre-Covid level (77.8 million standard cubic meters per day on 01 March 2020) at 81.1 mmscmd on 27 December 2020," the Directorate General of Hydrocarbons (DGH) said.

and transparent information

about the vaccine(s) to alleviate

apprehensions about the vac-

cine, ensure its acceptance and

encourage uptake," it said.

Rlys launch new IRCTC website for online booking

The Indian Railways (IR) has launched an upgraded e-ticketing website for online booking of tickets which simplifies train search and selection by putting the information on one page.

The website, to be functional from 1 January 2020, will reduce the time used by the passengers and improve the rail travel experience. **—FE BUREAU**

Business schools -

Road to Excellence

A RED initiative appears

Financial Express. This

magazine is an initiative

contains content paid for

magazine should be read

of the marketing solutions

in today's edition of

team of The Indian

Express Group and

by advertisers. The

VIRUS TRACKER

We will probably have a very happy new year: DCGI on Covid-19 vaccine

PRESS TRUST OF INDIA New Delhi. December 31

INDIA IS LIKELY to have a Covid-19 vaccine in the New Year, Drug Controller General of India V G Somani hinted on Thursday.

Speaking at a webinar organised by the Department of Biotechnology, Somani said the most important thing is that the industry and research organisations have stood the test of time.

He talked about the efforts made by the Department of Biotechnology and said vaccine "...and probably we will have a very happy New Year with something in hand. That's what I can hint at," Somnai said.

An expert panel in the Cen-

candidates have got funding. mittee (SEC) on Covid-19 on

tral Drugs Standard Control Organisation (CDSCO) will meet on Friday, the first day of the year, to further deliberate on the matter to consider emergency use authorisation applications by Serum Institute of India (SII) for the Oxford Covid-19 vaccine and Bharat Biotech's 'Covaxin'.

ZOSARB Lucknow 1st Floor, V-23, Vibhuti Khand, Gomti Naga

Date: 01.01.2021

Canara Bank

wishes you

Healthy, Happy

and Prosperous

NEW YEAR

2021

Bank of Baroda Lucknow-226010,Ph. 0522-6677739/634/638

NOTICE TO ALL PERSONS WHOMSOEVER

Authorised Officer, Bank of Baroda, Z.O.S.A.R.B. Lucknow under section 13(4) of the

Securitization And Reconstruction of Financial Assets And Enforcement of Security

Interest Act, 2002 (Act No. 54 of 2002) and the Security Interest (Enforcement) Rules

2002 has taken Physical Possession of the property bearing Plot No. 460 & 461 Area

1197 Sq.Ft. at Mohalla Shahzadpur, Pargana & Tehsil Akbarpur, Distt. Ambedkar

Nagar mortgaged by Smt. Anita Singh W/o Mr. Suresh Kumar Singh mortgaged in the

account of Ms Aditya Food Grain Udyog, with respect to the NPA Loan Account bearing

Number 07830500001413 & 07830600000994 of Bank of Baroda Z.O.S.A.R.B. Lucknov

Through this notice the Borrower / Guarantor / Mortgager is hereby advised to contact the

Branch/Bank within seven days to collect the goods lying under the possession of Bank

TRESPASSERS SHALL BE PROSECUTED

Authorised Officer,

Bank of Baroda, Z.O.S.A.R.B., Lucknow

Failing which the Bank shall have liberty to proceed as per Law

The Subject Expert Com-Wednesday deliberated and analysed the additional data and information submitted by the SII and Bharat Biotech.

The SII, Bharat Biotech and Pfizer have applied to the DCGI seeking emergency use authorisation for their Covid-19 vaccine candidates and are awaiting approval.

New Covid-19 strain: Total 25 people in India test positive

A TOTAL OF 25 people in the country have tested positive for the new UK variant genome of SARS-CoV-2 so far, the Union Health Ministry said on Thursday. These 25 people include the 20 who were found positive with the mutated strain on Tuesday and Wednes-

PUBLIC NOTICE

IN THE NATIONAL COMPANY LAW TRIBUNAL BENCH AT CHANDIGARH CORPORATE BHAWAN, PLOT NO. 4-B, SECTOR 27-B, MADHYA MARG, CHANDIGARH - 160019 IA 52 OF 2020 IN (CP) NO. 391/CHD/PB/2018

M/s Vallabh Textile Company Limited. (VTCL)

Sumat Gupta (R.P) Vs. Mr. Vikram Jain, Suspended Director, M/s VTCL and Ors.

M/s Adhinath Investments Private Limited, Regd office: AF-1&2 Ist Floor, 2 Jaisav

Place Hauz Qazi Delhi 110006, through its director Mr. Rahul Jain, Email: rjain@vallabhgroup.com, Respondent No.4 2. Mr. Shiv Kumar Jindal, Chief Financial officer, M/s VTCL, Son of Sh. Ram Kumar lindal, Resident of H. No. 6719, Naveen Nagar, Jassian Road, Haibowal, Kalan,

Ludhiana; Email: jindalskj@yahoo.com Respondent No.8 Take note that the above said application in CP(IB) has been filed against you by Mr. Sumat Gupta, Resolution Professional, M/s Vallabh Textile Company Limited, before Hon'ble National Company Law Tribunal, Chandigarh u/s 43,45,66,73 read with 60(5) of insolvency and Bankruptcy Code, 2016 for avoidance of preferential, undervalued, extortionate and fraudulent transactions with further direction to contribute to the assets of the corporate debtor and other consequential reliefs. The application came up for hearing on 09.12.2020 and has been adjourned to Wednesday 27.01.2021 at 10.30 A.M. with direction to serve you by speed post if service by speed post is not effected then to adopt this substituted mode of service. The speed post has been returned undelivered therefore you are hereby served by this substituted service by publication to be present before Hon'ble NCLT in person or through authorised person or lawyer, failing which the matter may be decided in your absence on the above said

Dated: 30.12.2020 Place: Chandigarh

केनरा बैंक Canara Bank 🗘

सिंडिकेट Syndicate

Avail Canara Bank's

attractive products

to realise all your

treasured dreams

Celebrate

New Year

with

Canara

Products

Together We Can

📝 @canarabank You Tilbe CanaraBankOfficial 🕴 canarabank 🔘 canarabankinsta 👂 canarabankofficial Linked 🖫 canarabank

EDUCATION

0

PERSONAL

Call Canara: 1800 425 0018



Dr. Rajansh Thukral, Advocate Counsel for the RP/ Applicant

Together We Can

Canara

GEN Y

Canara

JEEVANDHARA

www.canarabank.com

Canara

GALAXY SB

Canara

POWER

Canara

PRIVILEGE

Health ministry releases communication strategy to support vaccine rollout

THE UNION HEALTH Ministry on Thursday released a communication strategy to support national, state and district level to disseminate timely, accurate the Covid-19 vaccine rollout in India that seeks to disseminate accurate and transparent information by alleviating apprehensions and ensuring its acceptance.

The 88-page document egythat supports the Covid-19 details information to guide vaccines rollout in India seeks communication activities to enable information about Covid-19 vaccines and vaccination process reaches all people, across all states in the country. "The communication strat-

PUBLIC NOTICE IN THE NATIONAL COMPANY LAW TRIBUNAL BENCH AT CHANDIGARH

IA 52 OF 2020 IN (CP) NO. 391/CHD/PB/2018 Punjab National Bank

M/s Vallabh Textile Company Limited. (VTCL)

Sumat Gupta (R.P) Vs. Mr. Vikram Jain, Suspended Director, M/s VTCL and Ors.

 M/s Adhinath Investments Private Limited, Regd office: AF-1&2 Ist Floor, 2 Jaisav Place Hauz Qazi Delhi 110006, through its director Mr. Rahul Jain, Email rjain@vallabhgroup.com, Respondent No.4 Mr. Shiv Kumar Jindal, Chief Financial officer, M/s VTCL, Son of Sh. Ram Kumar


CORPORATE BHAWAN, PLOT NO. 4-B, SECTOR 27-B,

MADHYA MARG, CHANDIGARH - 160019

Take note that the above said application in CP(IB) has been filed against you by Mr Sumat Gupta, Resolution Professional, M/s Vallabh Textile Company Limited, before

lindal, Resident of H. No. 6719, Naveen Nagar, Jassian Road, Haibowal, Kalan

Hon'ble National Company Law Tribunal, Chandigarh u/s 43,45,66,73 read with 60(5) of insolvency and Bankruptcy Code, 2016 for avoidance of preferential, undervalued extortionate and fraudulent transactions with further direction to contribute to the assets of the corporate debtor and other consequential reliefs. The application came up for hearing on 09.12.2020 and has been adjourned to Wednesday 27.01.2021 at 10.30 A.M. with direction to serve you by speed post if service by speed post is no effected then to adopt this substituted mode of service. The speed post has beer returned undelivered therefore you are hereby served by this substituted service by publication to be present before Hon'ble NCLT in person or through authorised persor or lawyer, failing which the matter may be decided in your absence on the above said Dated: 30.12.2020 Place: Chandigarh Dr. Rajansh Thukral, Advocate



PUBLIC ANNOUNCEMENT [Regulation 31(2) read with Regulation 12(3) of the

Insolvency and Bankruptcy Board of India (Liquidation Process) Regulations, 2016] FOR THE ATTENTION OF THE STAKEHOLDERS OF KANIK ELECTRONICS PRIVATE LIMITED - IN LIQUIDATION

Pursuant to Regulation 31(2) of the Insolvency and Bankruptcy Board of India (Liquidation Process) Regulations, 2016, Public Announcement is hereby made that the List of Stakeholders of Kanik Electronics Private Limited - in Liquidation ("Corporate Debtor") has been prepared by the Liquidator, which has been filed with the Hon'ble National Company Law Tribunal, New Delhi Bench ("Hon"ble NCLT") on 30" December, 2020.

As there is no functional website of the Corporate Debtor, hence the List of Stakeholders showing complete details of the amount of claims admitted by the Liquidator, extent up to which the claims are secured/unsecured, details of Stakeholders and proofs admitted/rejected in part and those wholly rejected, if any, can be viewed on the website of the Liquidator, on the following link: "https://insolvencyandbankruptcy.in/publicannouncement/kanik-electronics-private-limited/". Claims are admitted on provisional basis and any change will be reported to the Hon'ble NCLT.

The Stakeholders are further notified that any modification of entries in the List of Stakeholders, as filed with the Hon'ble NCLT, can be made only by filing an application with the Hon'ble NCLT.

> Deepika Bhugra Prasad (Liquidator) KANIK ELECTRONICS PRIVATE LIMITED - In Liquidation IP Registration No. IBBI/IPA-003/IP-N000110/2017-2018/11186

deepika.bhugra@aaainsolvency.com Place: New Delhi Kanik.electronics@aaainsolvency.com Date: 31" December, 2020 🕸 The Karnataka Bank Ltd.

lead Office, Mangaluru – 575 002 CIN: L85110KA1924PLC001128 Asset Recovery Management Branch 8-B, First Floor, Rajendra Park, Pusa IMMOVABLE Road, New Delhi-110060. | Phone : 011-25813466 | Mobile : 9319891680 E-Mail: delhiarm@ktkbank.com | Website: www.karnatakabank.com

E-Auction Sale Notice for Sale of Immovable Assets under the Securitisation and Reconstruction of Financial Assets and Enforcement of Security Interest Act 2002 read with proviso to rule 9(1) of Security Interest (Enforcement) Rules, 2002. Notice is here by given to public in general and in particular to Borrower (s) and Guarantor (s

that the below described immovable property mortgaged/charged to the secured Creditor, the Physical Possession of which has been taken by the Authorised Officer of Karnataka Bank Ltd., the Secured Creditor on 07-02-2019, will be sold on "As is Where is", "As is What is" and "Whatever there is" on 21.01.2021, for recovery of Rs. 2,56,46,145.70 (Rupees Two Crores Fifty Six Lakhs Forty Six Thousand One Hundred Forty Five and Paisa Seventy Only) along with future interest from 01.07.2020, plus costs under Overdraft Loan A/c No. 2257000100015901, due to the Karnataka Bank Ltd, Faridabad Branch, Haryana, Sco.146, Shopping Complex, Sector 21C, Faridabad-121001, the Secured creditor from (1) M/s Aggarwal Associates, Represented by its Proprietor: Mr. Ajay Aggarwal, Shop. No. 2862/202, Raj Market, Shahganj, J.B. Road, New Delhi-110006, (2) Mr. Ajay Aggarwal, S/o Late. Babu Lai Aggarwal, House No.1498, Sector-7E, Faridabad-121006 (3) Mr. Gopal Aggarwal, S/o Mr. Ajay Aggarwal, House No.1498, Sector-7E, Faridabad-121006, being borrowers/guarantors /co-obligants.

DESCRIPTION OF THE IMMOVABLE PROPERTY:

All that part and parcel of commercial shop property bearing No.6, without roof rights, measuring 200 sq.ft, situated on the Lower Ground Floor, in the building known as "Ramneek Shoppin Complex" NH-1, NIT, Faridabad belonging to Mr. Gopal Agarwal. East : Shop.No.7; West : Shop.No.5;

North: Open Space;

Reserve Price / Upset Price below which the property may not be sold: Rs.16,00,000.00 (Rupees Sixteen Lakhs only) Earnest money to be deposited / tendered: Rs.1,60,000.00 (Rupees One Lakh Sixty (The borrower's / mortgagor's attention is invited to the provisions of Sub-section (8) of Section 13

of the Act, in respect of time available to redeem the secured asset) (This Notice shall also serve as Notice under Sub Rule (1) of Rule (9) of Security Interest Enforcement Rules-2002 to the Borrower/Guarantors)

For detailed terms and conditions of sale, please refer to link in Karnataka Bank's Website i.e. www.karnatakabank.com under the head "mortgaged assets for sale" The E-auction will be conducted through portal https://bankauctions.in/ on 21-01-2021 from

11:00 A.M to 12:00 P.M with unlimited extension of 05 minutes. The intending bidder is required to register their name at https://bankauctions.in/ and get the user ld and password free of cost and get online training on E-auction (tentatively on 20-01-2021) from Mls.4closure, 605A, 6th Floor Maitrivanam, Ameerpet, Hyderbad-500038, Contact No. 040-23736405, Mobile 8142000809, E-mail: vikas@bankauctions.in and info@bankauctions.in. Date: 31.12.2020

For Karnataka Bank Ltd. Chief Manager & Authorised Officer

South: ICICI Bank

PROPERTY

as an advertisement. COSMO FERRITES LIMITED

CIN- L27106HP1985PLC006378, Tel: 01792-277231-32/35/36, Fax: 01792-277234 E-mail: investorservices@cosmoferrites.com, Website: www.cosmoferrites.com NOTICE Pursuant to the SEBI (Prohibition of Insider Trading) Regulations, 2015 the

Regd. Off.: P.O. Jabli, Distt. Solan, H.P. - 173209

'Trading Window" for dealing in Securities of the Company shall remain closed for designated persons with effect from 01st January, 2021 till the end of 48 hours after declaration of financial results for the quarter ended 31st December, 2020. For Cosmo Ferrites Limited

Aditya Sharma

Place: New Delhi Date: 31st December, 2020

Company Secretary

SATIA INDUSTRIES LIMITED

NOTICE It is hereby informed that the 'Trading Window' is being closed with

effect from January 1, 2021 in compliance to SEBI (Prohibition of Insider Trading) Regulations, 2015, as amended, and shall be opened on third calendar day from the date of conclusion of Board Meeting in which the Financial Results for the quarter ended December 31th, 2020 will be considered. For Satia Industries Ltd

Place: Rupana Date: 31.12.2020 (Rajinder Kumar Bhandari) Joint Managing Director

SHARDA MOTOR INDUSTRIES LIMITED (CIN: L74899DL1986PLC023202) Registered Office: D-188, Okhla Industrial Area, Phase I, New Delhi-110020 Tel.: +91 11 4733 4100 Fax: +91 11 2681 1676, Email: investorrelations@shardamotor.com

NOTICE

Pursuant to Securities and Exchange Board of India (Prohibition of Insider Trading) Regulations, 2015, and other applicable laws, if any, this is to inform you that Trading Window shall remain closed from January 1, 2021 till 48 hours of the declaration of the Financial Results of the company for the Third (3rd) Quarter ended December 31, 2020, for all connected persons dealing in the Company's shares. Therefore, none of the connected persons of the company can deal in the company's shares during this "Prohibited Period".

The date of the Meeting of Board of Directors for declaration of the Financial Results for the Third (3rd) Quarter ended December 31, 2020 of the Company shall be intimated in due course.

For Sharda Motor Industries Limited

Date: 31" December 2020 Place: New Delhi

Executive Director & Company Secretary

NORTHERN RAILWAY

CORRIGENDUM

File No. CIID/SLR/Tender/2020 (Part IV) Ref: Tender published date: 19.12.2019 and Tender opening Date: 11.01.2021

(Through IREPS portal) NIT for leasing of SLR/SLRD parcel space in special trains, published in various English & Hindi newspapers scheduled to be opened on 11.01.2021 through IREPS

portal i.e. www.ireps.gov.in, wherein, the train no. and tender no. of Serial no. 12, 13, 14, 15 and 16 should be read in the following manner. S. Train No. Tender No. Modified Modified No

NO.	mentioned	mendoned	be read as	be read as
12	04014	SLR-FI-04014-Dec20	04014	SLR-F1-04014-Dec20
13	14208	SLR-FII-14208-Dec20	04208	SLR-F2-04208-Dec20
14	14208	SLR-RI-14208-Dec20	04208	SLR-R1-04208-Dec20
15	14206	SLR-FI-14206-Dec20	04206	SLR-F1-04206-Dec20
16	14206	SLR-FII-14206-Dec20	04206	SLR-F2-04206-Dec20
the	r Informatio	n of NITs shall remain	unchanged	. 2908/20

SERVING CUSTOMERS WITH A SMILE

DELHI ZONAL OFFICE BHIKAJI CAMA PLACE,

NBCC TOWERS, 3RD FLOOR NEW DELHI - 110066

ea sillas ea da PHONE: (011) 26164817/26197769 FAX: (011) 26171554 e-mail: legal_del@mahabank.co.in Head Office: LOKMANGAL, 1501, SHIVAJINAGAR, PUNE-411005

WILFUL DEFAULTER

Publication of photograph of Wilful Defaulters Notice is hereby given to the public at large that Bank of Maharashtra has declared the following persons as Wilful Defaulters in accordance with the extant guidelines issued by RBI as well as Board of Bank of Maharashtra after complying with the

procedure stipulated and prescribed by RBI in this regard. Bank has sent suitable communication to RBI as well as to the Credit Information Companies informing the above mentioned persons as Wilful Defaulters. We hereby publish the photographs of wilful defaulters for the information of public at large: BORROWER NAME

ACCOUNT M/s Energo Engineering Projects Ltd.

SR. NAME OF THE

Date: 30.12.2020

Place: Delhi

NO.

Mrs. Jaya Singh Mr. Dinesh Bahadur Singh (Din No. 0634957)

(Din No. 0290481) For Bank of Maharashtra General Manager & Zonal Manager, Delhi Zone

Chandigarh

financialexp.epap.in

Gandhipuram, Coimbatore-18. NOTICE

/- By Court Order -/ P.MURUGESAN M.A., B.L.,



Email: contact@raas.co.in; Website: www.raas.co.in NOTICE Notice is hereby given that a Meeting of Board of Directors of the Company will be held at 4.00 P.M. on Friday, January 08, 2021 at the registered office of the Company to consider and take on record the un-audited financial results of the Company for the quarter and nine month ended December 31" 2020. Further, pursuant to Regulation 47(2) of SEBI

INTEGRATED

CAPITAL SERVICES LTD. Registered Office: 606 New Delhi House,

27 Barakhamba Road, New Delhi -110 001

T/F + 91 11 4354 2784,

Mobile No + 91 9811903459

Corporate Identification Number

L74899DL1993PLC051981

(Listing Obligation Disclosure Requirements) Regulations, 2015, further details are available on the Company's website at www.raas.co.in. For Integrated Capital Services Ltd Lakshay Prakash

Place: New Delhi (Company Secretary & Date: 31.12.2020 Compliance Officer) IN THE COURT OF THE PRINCIPAL

DISTRICT JUDGE OF TIRUPPUR, **TAMILNADU.** I.P.No. 21/2020 A.SAJEEV KUMAR, S/o, Achuthan, No. 2/79, KRC Brindavan Palangarai, Avinashi, Tiruppur District.

..Petitioner SBI Cards & Payment Services Ltd., Unit 401 & 402, 4th Floor, Aggarwal Milennium Tower, E 1,2,3, Netaji Subash

Place, Wazirpur, New Delhi-110034.

2. The Manager HDFC Bank, Cards Division, 8, L.B.Road, Thiruvanmiyur, Chennai - 600 041. 3. The Manager, Axis Bank, No.439, Maganum Towers, Dr.Nanjappa Road,

..Respondents

The above case I.P.No. 21/2020 is posted on 12-01-2021 before said court. If above said respondents or any others have any objection, then appear before the said court on 12.01.2021 at 10.30 a.m. Failing suitable order may be passed.

D.VIMALRAJ B.Sc., B.L., Advocates, Tirupur, Tamilnadu.





ਸਦਾਨ ਦੁਸ਼ਵਦੀ ਕੀਵਜਨ ਦਾ ਸਿੱਧ-ਪ੍ਰਸ਼ਾਜਨ

- ा माध्यमी तथा ४२३ हैं ६४३ दर्भ जब जब्दी दलदि \$50 and \$100 at 30
- A HOUSE HIGH THOUSE IN and redless that no it रूपा को तब जरी सर्वाह विका

ਚੋਗਿਰਦਾ ਬਚਾਉਣ ਲਈ ਇਕਜੁੱਟ ਹੋਈਆਂ ਦੇਸੀ ਤੇ ਵਿਦੇਸ਼ੀ ਸੰਸਥਾਵਾਂ

रमेत कात्पुर, वॉर्म्डम ਗੁਰੂ ਨਾਨਕ ਦੇਵ ਸੁਨੀਬਜ਼ੀਜ਼ਨੀ ਨੇ ਇਹੀਰ ਕੋਲਮ ਲੋਗਨ ਦੇ ਨਾਨ ਅਹਿਨ ਸਮਝੌਤਾ ਨਹੀਂਕੁੱਧ ਕੀਤਾ ਹੈ। ਇਹ ਸਮਝੌਤ ਕਰਿਕ ਹੋਏ ਜੀਜ਼ਜ਼ਨਾ ਜੀਵਤੀ beautic our Green was beautic our Green with the study with a study with a study of the study of ਕੁਸ਼ਨਰੀਤ ਸਿੰਘ ਕਾਰਦੇ ਤੋਂ ਵਾਵਾ ਜ਼ਿੰਡਸਟਰੀ ਸ਼ਿੰਕਰ ਹੈ

सार्वदेशका विकित्य के विद्यान केवल, तेवल राज्य और वित्य सार्वदेवें अधित वाज्यकार उपत्र उसीयत किया गर्ने कोई कार्यकार उपत्र अवित्य के कार्यक और कार्यका केवल हैं किया गर्ने कार्यक केवल हैं किया है केवल की कार्यकार्धी, कार्यकार है की कार्यकार केवल हैं की केवल को किया करते हैं कुरियोण हैं की कैवल प्राथमित्र अवित्य कार्यकार

for and our welfer ਵੀਤੋਂ ਦੀਆਂ ਪ੍ਰਤਾਸ਼ਦਾਰਾਂ, ਤਿਹਾਨਾਰ ਕਾਰਕਰਾਂ ਅਤੇ ਤਿਆਦਾਰੀ ਪ੍ਰਤਾਸ਼ਾ ਕਾਰਕਰਾਂ ਜਾਣਗਾ, ਵਿਗਿਆਰਥਿਆਂ ਹੈ ਕਾਰਾ ਮੋਜ਼ਾ ਵੱਲੋਂ ਤਿਹਾਨਾਕ ਤਿਆਦਾ the pull finds were used प्रकास काली लंदकी प्राचीन HART & MOST PERSONS AND

ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਮੋਬਾਈਲ ਟਾਵਰ ਨੁਕਸਾਨੇ ਜਾਣ 'ਤੇ

so objur frame webs it der fall electron i com ib flaces का है बाजा की किन्द्राओं par vice min e man e manufacture de l'en reju e le rimar ju ethar uther e l'eparre uter à resta lign er l'es resta de l'eparre di e de l'eparre di e de l'eparre di e de l'eparre di e de l'eparre di en l'eparre di en l'eparre di en l'eparre de l'e ਜ਼ਰਦੀ ਦਾ ਅਤੇ ਦਾ ਜ਼ਰਦ ਜ਼ਰਦ ਜ਼ਰਦ ਜ਼ਰਦੀ ਦਾ ਅਤੇ ਦਾ ਹੋਣ ਤੋਂ ਕੋਟਾ ਉਨ੍ਹਾਂ ਮਨੋਹਰ ਜ਼ਾਲ ਦੀ ਗ੍ਰਾਂ ਜਗਤ ਕਰਤਾ ਦੀ ਜ਼ਰਦੀ ਉਦੇ ਜ਼ਰਤ ਦਿਹਾਂ ਨੇ ਅਤੇ ਹੋਣਾ ਦੇ ਨਿਜ਼ਾ ਹੈ ਕੇ ਉਨ੍ਹਾਂ ਨੂੰ ਪੰਜਾਵੇਦ ਜ਼ਰਦ ਜ਼ਰਦੀਆਂ ਦੀ ਜ਼ਿਲੀਆਂ ਪਾ ਜ਼ਿਲ੍ਹਾਂ ਦੀ ਦਰਿਸ਼ਤ ਕਰਮਾ ਕੋਟੀ ਦੀ ਵਿਅਕਤੀ ਦਾ and custom was allowed from Stiward di

dissipat pilenda (bu foss ó élber fa for olidi 24 efess ó ere fevesur le dissible mer del soli der

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸਾਢੇ 17 ਲੱਖ ਰਪਏ ਠੱਗੇ

ਸਾਲਿ ਕੁਸਾਵ ਲਈ , ਦੁਰਿਆਦਾ ਜਿਤਨ 'ਤੇ ਚੰਗੇ ਨਿਜ਼ੀ ਜਿਹੜੇ ਦਾ ਜਾਂਦ ਦੇ ਤੇ ਚੁੱਤਿਆਣਾ ਦੀ ਤੱਟਣ ਲਈ ਜਾਂਦ ਦੇ ਤੇ ਚੁੱਤਿਆਣਾ ਦੀ ਤੱਟਣ ਲਈ ਜਾਂਦ ਦਾ ਲੰਘ ਸੂਚੀ ਦਿਆਈ ਕੈਤੀ। ਇਹ ਜਨਦੀ 'ਤੇ ਤਰਦੀਤ ਤੋਂ ਦਾਆਂ ਜਾਂਦ ਜੁਲਦਾ ਤੋਂ ਜਾਂਦੇ ਦੀ ਪੁੱਛਿਆ ਜਾਂਦੀ ਜੁਲਦਾ ਤੋਂ ਵਾਲਿਆਤਾ ਦੇ ਦਾ ਜੈਨਜ਼ੀ ਜਿਲਦਾ ਤੋਂ ਵਾਲਿਆਤਾ ਦੇ ਦਾਵੇਂ ਕੈਨਜ਼ੀ ਜ਼ਰਦਾ ਜ਼ਿਲਦਾ ਦੇ ਦਾ ਜ਼ਰਦ ਦਾ ਜ਼ਰਦਾ ਤੋਂ ਜਾਂਦੇਸ਼ਦ ਜ਼ਰਦ ਸ਼ਰਦ ਜ਼ਰਦ ਦੀ ਜਿਤਦਾ ਜ਼ਰਦ ਸ਼ਰਦ ਜ਼ਰਦ ਦੇ ਜ਼ਿਲਦਾ ਦੇ ਜ਼ਰਦ ਸ਼ਰਦ A other hell have vever only a ਤੇ ਬੱਧਾ ਵੱਦੋਂ ਜ਼ਿਲਤ ਦੁਆਰਾ ਜ਼ਿਲ੍ਹ ਜ਼ਿਲ੍ਹਾ ਹੈ। ਪੁਰਿਤ ਦੇ ਉੱਕ ਅਧਿਕਾਰਿਕ ਨੂੰ ਜਾਣਕਾਰੀ ਦੋਇਆ ਪੂਰਾ ਸ਼ਰਮਾ ਹੈ ਦਰਿਆ ਕਿ ਉਨ੍ਹਾਂ ਨੂੰ ਵਾਪੜ ਜ਼ਿਲ੍ਹਾਣ ਦੀ ਪਰਾ ਨੁਆ ਕਿ ਉਨ੍ਹਾਂ ਨਿੰਦਰ 'ਚ ਚੰਗੀਆ ਜ਼ਿਲ੍ਹੀਆ ਜ਼ਿਲ੍ਹਾ ਦਿਨ੍ਹਾਂ ਦਾ ਜ਼ਿਲ੍ਹਾ ਸ਼ਰਮ TO SERVICE THE SERVICE STATE OF THE SERVICE STATE SERVICE STATE SERVICE STATE SERVICE STATE SERVICE STATE SERVICE STATE SERVICE SERVIC and forcet with a more count alice to water a few allowed to the standard and a series of the series or vergon his 3 yprotins

ਫੇਸਬੱਕ ਜ਼ਰੀਏ ਹੋਇਆ ਗੈਂਗਸਟਰ ਗਰੁੱਪ ਨਾਲ ਤਾਲਮੇਲ

क्षेत्रकीयों है (She fa gama) है और प्रिक्रीय पूर्व पूर्व पूर्व है। इसीय पूर्व पूर्व पूर्व पूर्व पूर्व है। अपन्य स्थित स्थित स्थानिय स्थानिय

ਨਜ਼ਿਲ ਨੂੰ ਇਸ ਰਹੁੰਦ ਨੇ ਉਨ ਸ਼ਾਹਿਰ ਜ਼ਿਲਸ ਫ਼ੌਵਾ ਪੁੱਸਤੇ ਸ਼ਹਿਰਤ ਰਾਸ਼ ਦੀ ਚੋਹ ਰਾਵਨਿਰਮਾਤ ਜ਼ਿੰਮ ਰਾਜ਼ਿੰਦ ਹੋਰ ਕੇ ਮਰੰਗਰ ਜ਼ਾਰ ਦੀ ਸ਼ਹਮਣ ਕਸ਼ਦਾਈ ਸੀ ਰਿਹਾ ਨੇ ਸ਼ਾਮਦ ਉਨ੍ਹਾਂ ਨੇ ਦੋ ਹਰਿਵਾਰ ਨੇ ਸ਼ੁਰੂ ਕਰਦੂਸ਼ ਦਾਸ਼ਤ ਦਰ ਦੋਣੇ ਸ਼ਾਹ ਜ਼ਿਲ੍ਹੇ ਨੇ ਦੋ ਸ਼ਹਿਰਤ ਹੈ। will financiar or further the. स्वयुक्त कार्यते देश केंद्र स्वयं स्वयं प्रतिस्व पुरावस केंद्र कार्यता है। केंद्र स्वयं पुरावस केंद्र कार्यता है।

ਦੇ ਮੋਬਾਰੀਆ ਜਾਵੇ ਨੂਜਨ 'ਤੇ ਬੋਠਟਾ ਜੇ ਵਾਈ ਜੀਬੜ੍ਹਾਂ ਨੁਸਾਰ ਕਾਪਣੇ ਹਵਾ ਦੇ ਸ਼ਾਲ ਜੇਣ ਦੇ ਨੁਸਾਨ ਕਾਪਦੇ ਹਵਾ ਦੇ ਸ਼ਾਲ ਜੇਣ ਦਾ ਜਿਹ ਹੋਵਾਂ ਹਨ। ਸ਼ਲ੍ਹਾਂ ਨੇ ਉਨ੍ਹਾਂ ਨੂੰ ਅਵੇਤੇ ਜ਼ਲਾਉਰ ਦਾ ਜਨਦ ਦੇ ਤੇ ਜ਼ਲਾਉਣ ਦਾ ਜੋ ਤੋਂ ਜ਼ਿਲ੍ਹਾਂ with the 2 total for our ਦੇਵਾਂ ਨੂੰ ਅਦਾਸ਼ਤ 'ਤ ਜੋਹ ਕਰ ਕੇ ਦੇ ਦਿਹਾਂ ਦਾ ਜ਼ਿਵਾਰ ਸ਼ਾਸ਼ਤ ਕੀਤਾ ਹੈ।

विकास विकासिका अभिना कुरूप है But such use they up affine In war with it as fewn පත් මෙවා වැඩ පුර විසි හැ. ම වෙ අමුව වැඩ පුර විසි හැ. ම ව ඒ අයමිණ ඒ බෝ ඇති නිය උනම් මෙව වූ ඒ මේ නො විය

ਜੋਵਾ-ਵੱਚਾ ਵੀ ਮੌਤ ਤੋਂ ਬਾਅਦ ਵਸਪਤਾਜ਼ ਦੇ ਸ਼ਾਹਰ ਰੋਜ ਪ੍ਰਗਣ ਉੱਦੇ ਪਰਿਚਾਰਤ

ਜਣੇਪੇ ਦੌਰਾਨ ਜੱਚਾ-ਬੱਚਾ

ਦੀ ਮੌਤ 'ਤੇ ਹੰਗਾਮਾ

gaer il verra "il alteratifica di din il constituto fi Tang gano Gazzaga kundi, pallazzon fino Qazzaga kundi, pallazzon fino Qazzaga kundi fino and fino

निता है तमस्य भीता हैता में सम्बर भूमिन दोन है का सीमा है किया द्वारत भड़े सुर्वोत्तवपत्त किया केलो है कि

enflow for 40 pt of fix a sell-

व्यक्ति वीत्री का पुरस्त रहत प्रवी कृतिकता मही विकास केरण भी किया से रेका भी असील का महीकत रहत संस्थान

ਕੀਤੀ ਹਾਂ ਉਨ੍ਹਾਂ ਦਾ ਕਹਿਤਾ ਸੀ ਕਿ ਉਨ੍ਹਾਂ ਦੀ ਜ਼ਿਲ੍ਹੇਰੀ ਤਿੰਨ ਵਜੇ ਤਕ ਸੀ। ਜਦਦਾ ਦੱਕਤਾ ਨਵਲਾ ਕਸ਼ਵਾਉਦੀਆਂ ਹਨ। ਉਨ੍ਹਾਂ ਜ਼ਿਲ੍ਹਾ ਕਿ ਰਿਹ ਨਾਜਦਨ ਜਦੇਸ਼ਾ ਸੀ ਅਤੇ

क्षेत्र भी स्वयंत्र में क्षेत्रस्य प्रकारत क्षेत्र के

ਵਰਤੀ ਜੀ ਤੋਂ ਆਵਾ ਜ਼ਵਾੜ ਪ੍ਰੈਸਤ ਅਵਾਰਤ ਅਰਵ ਵਾਲਤ ਉਸ ਜੀ ਜੋੜ ਤਿਹੀ।

न recombing wire light with the few years in the or fundar, a proget it a the the deather it Horotte spower all the feet with the diseases the little

ਪੁਲਿਸ 'ਤੇ ਹਮਲਾ ਕਰਨ ਵਾਲੇ ਨਾਮਜ਼ਦ

र्थनाची ताबकट टीम, स**म्** बं ਸ਼ਹਿਤਾਅ/ਮਸਦੋਣ : ਪਿੰਡ ਮੰਨਾ ਦੱਸ ਦੀ ਜ਼ਾਦੀ ਗਿਆ। ਵਾਲੇ ਪੂਟ ਵਿੱਚ ਗਿਰਿਹਰ ਜ਼ਰੂਰ ਹੈ ਪੁਲਿਹ ਵੱਲੋਂ ਅਤੇ ਵਿਚ ਡੁਜ਼ਿਸਤੀ and out on the for the 2 this ਜਰਦੀਆਂ ਜੀ ਇਸ ਮਾਰਦੀ 'ਚ ਵਰਤਰੀਜ਼ੀ ਪਰਿਵਾਸ ਨੇ ਇਸ ਮਾਰਦੀ 'ਚ ਵਰਤਰੀਜ਼ੀ ਕਰਤਰ ਕਾਰੀ ਸਟਾਰ ਦੇ ਕਾਰਟਾ ਜਿਹਾਰ ਕਾਰਵਾਈ ਦੀ ਜੋਸ ਜ਼ੀਦੀ ਜਦੋਂ ਵਦੋਸ਼ੀਜ਼ੀ ਜ਼ਰਦੀਸ਼ ਵਾਰਤਾ ਨਾਲ ਜੀਤ ਜਦਾ ਵੀ र्ट प्रवेशका संघर है पुरित्र प्रवर्त हिंग्ड फ़बर मह में सुरुद्धेत किंग्ड्रे

the our is a gold thing are for: for it force by it also grow if Major ben and of unifet gold accordance and a jul titler the blage ਮਰਦੀ ਹੈ ਮੂਬੀ ਜਰਦਰ ਤੱਕ ਲੜਕੁਨ ਜਰਦ ਦੀ ਬਿਕਾਇਕ 'ਤੇ ਜ਼ਿੰਗ ਜ਼ਿੰਘ, ਬਰਨੋ , ਜੁਸ਼ਨੀਮ ਜਿੰਘ, ਜੋਟੀਜ਼ ਜ਼ਿੰਘ, ਜ਼ਰਨੋ ਵਾਣੀ, ਬਰਨੀਵਿਦ ਜ਼ਿੰਘ ਤੋਂ ਕਾਰੀਵਿਦ ਹੋਰ ਵਾਲੀ ਕਿਵਦੇ ਸੂਵ ਵਾਲਾ (ਸੰਘ ਦੋਣ ਬਰੰਸ਼ ਤੋਂ) ਦੇ ਸ਼ਰਪ੍ਰੀਤ ਵਿੱਚ ਵਾਲੇ ਸੁੱਚਰ ਜ਼ਰਦੇ ਤੋਂ) ਦੇ ਸ਼ਰਪ੍ਰੀਤ ਵਿੱਚ ਵਾਲੇ ਸੁੱਚਰ std (fallwares) was to 0-00 waters that form some this

ਜਾਸੂਸੀ ਮਾਮਲਾ ; ਲੰਬੀ ਹੁੰਦੀ ਜਾ

mbed year 2 nety Draw विद्यालक र उस उदा कर की वहां पूर उस विकासित महीदार ही बढ़ीन राज्याची डीटी हरिक्पार है जिहे हुए पूजी राज्याह उसकित कि हुए पूजी राज्याह में डीटी करों र विकास है जिसे के लिए कि संस्थान विकास है जिसे की तिहा हिस्सा स्टिटिंग तं वर्षा एक पुत्रकेट वेर वे तस्तरक प वेर प्रकार कटा हो। पुत्र केलका प्रकार प्रकार कटा हो। पुत्र केलका प्रकार प्रकार प्रकार कटा प्रकार विश्वकी का प्रकार की

भी अंतराशीका हे संपन्न दिन ਨਾਜੀ ਅੰਗਵਾਦੀਆਂ ਦੇ ਸੰਪਰਥ ਵਿਚ ਵਿਚਾ 'ਸੁੱਖਾ' - ਸੂਤਰਾ ਅਤੁਸਾਰ ਦਲਵਾਰ ਸ਼ਿਖਬੰਗ ਦੀ ਜ਼ਬੂਰੀ ਆਰਥੇ 'ਚ ਸਭ ਤੋਂ ਪਹਿਲਾ ਫ਼ਿਲੀਜ਼ ਸਵੇਂ ਸ਼ਹੋ ਗਏ ਜੂਚੀਨਲ ਹਿੰਦਰ ਸਿੰਗਰ ਸਦੇ ਬੜਾ ਗਏ ਦੁਦਰਤਨ ਜਿਸ ਉਸ ਉਦ ਕਾਲੀ ਤੁਸਾਂ ਕਰਿਹਨਨ ਅਤੇ ਇਲੇਕਾ 'ਚ ਜ਼ਲੋ ਨਾਲੀ ਅੰਤਰਾਈਆਂ ਦੇ ਸੰਸ਼ਰਤ 'ਚ ਜ਼ਲੋ ਨੇ ਜ਼ਲਾਦਾਰ ਉਨ੍ਹਾਂ ਹਾਣ ਪ੍ਰਾਵਰਸੰਦ ਸਦ ਅਤੇ ਜ਼ਿੰਦਰ ਜਾਹੀ ਜਾਹਦੇ ਜ਼ਲਾ ਦੀ ਜ਼ਿੰਦਰ ਸਾਫ਼ੀ ਜ਼ਲਾ ਵਲਿਆ ਜ਼ਿੰਦ Que peen favo ann è favo state of which state on community 'ब फ्रेंग क्षति है जिल्ला की व

ਨੇਤਰਹੀਣ ਕ੍ਰਿਕਟ ਖਿਡਾਰੀ ਨੇ ਮਿਲੀ ਦੇ

ਪੰਜਾਬੀ ਜਾਵਲਣ ਇਉਂਦੇ, ਚੰਤੀਵਰ ਮਨੀਵਰ ਨੇ ਨੇਵਲੀਤ ਵਿਸ਼ਤ ਜ਼ਿਲ੍ਹ श्रुवक लेहन्द्र' गंजने क्षमतिन शिव गंदी है जरी जान दिनी है। क्या गंदी है जीवन कि दिन दिवसी है। in a see see, to organize and by the kard of band and by the gab and applic in the certific orders as the and an over the orders as ben hard or or these pour or dustow, will be seen afterway you, 'n bloody did 'n at fase, fire the a file on wit film few the figure reflect to one flow:

ਰਹੀ ਹੈ ਮੁਲਜ਼ਮਾਂ ਦੀ ਸਚੀ

ਕਗਣਾਉਂ ਪ੍ਰਤਿਸ਼ ਦੀਆਂ

ਕਿਨਜ਼ਰ ਗੁਪੜਾ ਨੂੰ ਜ਼ਰਬ ਕੀਤਾ ਹੈ। ਜ਼ਰਦਾ ਹਾ ਚੇਵਾਰ ਵਿੱਚਾਰਕ ਤੋਂ ਵਾਸ ਸਭ ਕੀਤਰ

girka stav in wher it for these

givin sinu ir olice it li tima ir unu ir ilina ir sinus ir ilina ir sinus ir ilina i

ਟੀਮਾਂ ਛਾਪੇਮਾਰੀ 'ਤੇ form the control of deficts तर वर्त है।

ਮੌਬਾਈਲ ਵੋਨ ਖੰਗਾਲਣ 'ਚ ਲੱਗੀ ਟੀਮ

्रीक देवता जीवे पहल एक्टा को देव है स्वीक्त विवादीतं ता बाद भेगानतः 'ठ वंत्री ते। पुत्रतं भक्षणतः पृत्रेचा है। महीभागिः समुद्रतं ता वित्र काः

ਡੀਜੀਪੀ ਕਰਨਗੇ ਖ਼ਲਾਸਾ

ਆਉਣ ਵਾਲੇ ਦਿਨਾ 'ਚ ਉਸਤ ਸਾਸ਼ਦੀ ਜਬੰਧੀ ਡੀਜੀਪੀ ਪੰਜਾਬ ਦੁੱਸ਼ ਖ਼ਰਾਲੇ ਜਲਪਤੇ : ਸੂਜਰਾ ਅਹੁਸਾਰ ਅਤੇ ਪੁਲਿਸ स्वयात्रीः पुरान अपूराय कर्त पुनि है विकार्त्य प्राक्ति है क्षेत्रकार सार्वे के दिन तेत्र तेत्र कर सम्बद्ध वरः दिस प्राप्ती विद्युत पूजी कराजीत क्रिम क्रिया की तमें क्रियानारी अने प्रतिक क्षेत्रिकारीओं की क्रियाक्ती 'व पुरिका देशा अधीतार 'ते हैं। सर्वा ही हैं।

sent among a gang good and a month day per expension good a gang a gang a gang a gang and a marif of medium section that good a first a top in the good, this means means and the section of the section of the section and medium are offset to the section of the section and what we need to share the free medium and what we need to share the first out.

'ਭਾਜਪਾ ਨੂੰ ਕਾਰਪੋਰੇਟਾਂ ਤੇ ਟਾਵਰਾਂ ਦਾ ਜ਼ਿਆਦਾ ਫ਼ਿਕਰ'

What has fer the set form and all the 'n study welfar and theat was to much area was a three three theat it to the line area was a few or the entire theat it was the much as a set form all was a figure by the set to all after the few theat as at form all was 100 get it is no use of a fine and theat as at form all was 100 get it is no use of a fine and theat as at form all was 100 get it is no use of a fine and the set of the set of the set of the set of a fine and the set of a fine and the set of the se

THE REST OF SERVICE PARTY. द स्वाह ठ हुए एक मन्द्रता ट्यान्ट है ठूकरण जीवरिट डे जनन श्राह्म से ध्वा को डेक्स दे डेल में से प्राह्मिक है उत्पादन में सेत कीते हैं। जगार द्वार में दिख्ती में प्राप्त उत्पाद दे देश्मीत दे ट्यान है ठूकरण अर्थात कर से बारात है कर अर्थात कर कर अर्थात कर से कर से अर्थात कर से अ

A STORY OF BOARD BY THE SO ਹ ਨੇ ਜਾਵਾਬਾਦ ਦੂ ਪ੍ਰਦਾਨ ਜ਼ਿਲ੍ਹਾ ਨੂੰ ਜ਼ਿਲ੍ਹਾ ਦੇ ਬਾਰੂਆਂ ਦੇ ਜ਼ਿਲ੍ਹਾ ਦੀ ਸ਼ਾਹਿਤ ਅਤੇ ਹੈ ਪੰਜਾਬ ਦੇ ਜ਼ਿਲ੍ਹਾ ਦੀ ਜਾਵੇਤ ਅਤੇ ਹੈ। ਜ਼ਿਲ੍ਹਾ ਦਿੱਤਾ ਜਾਵੇਂ ਦੀ ਸ਼ਿਲ੍ਹਾ ਜ਼ਿਲ੍ਹਾ ਦਿੰਦੇ ਜ਼ਿਲ੍ਹਾ ਦੂ ਦਵਾਜ਼ੀ ਜਾਵੇਗੀ ਹੈ। ਸਮਝ ਨੇ ਜ਼ਿਲ੍ਹਾ ਦੇ ਸੁੱਚ ਮੰਤਰੇ ਤੇ ਜਨ

within the other and the Gro ਮੁਰੀ ਹਨ੍ਹਾਂ ਨਾਲ ਗਾਂਗ ਦੂਦਾ ਹੈ ਅਤੇ ਦਿੱਸੇ ਜੋਹੀ ਵੀ ਮਾੜੀ ਅਗਨਾ ਨਹੀਂ ਬਾਪਈ, ਜਿਸ ਤਾਜ ਦੀਆਂ ਅਨਨਾਵਾਂ ਬੱਚਿਆਏ 'ਚ ਬਾਪਰਦੀਆਂ

ਅੱਜ ਛੱਡਿਆ ਜਾਵੇਗਾ ਨਹਿਰਾਂ ਚ ਪਾਣੀ

GUCI

Graft orange forfit, dishing a second form many music it is a month from the real field of the many music it is a month form a second form of the form of th

ਰੂਸੀ ਕਲਵੇਰ ਦੇ ਆਰਥ 'ਤੇ ਬਾੜੀ ਜੱਦਰ

हाला है कि पूच हांका है हैतु। असाहित बड़े प्रदेश दाया है पूक्त and that and father

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦਾ ਮਾਮਲਾ

ਸਿੱਖ ਸਦਭਾਵਨਾ ਦਲ ਨੇ ਰਾਣਾ ਦੀ ਕੋਠੀ ਅੱਗੇ ਕੀਤਾ ਕੀਰਤਨ

ਜੋਸ਼ੀ ਦੇ ਪ੍ਰਾਇਕ-ਦੀ ਇਸ ਜੋਵਲ 'ਚ ਸ਼ਰੂਰਸ਼ੀ ਵਾਲਦੇ ਦੀ ਸ਼ਹਿਤ ਹੋਣ 'ਤੇ ਜੋਸ਼ਤ ਹੋਣ 'ਤੇ ਸ਼ਹਿਤ ਹੋਣ 'ਤੇ ਜੋਸ਼ਤ ਹੋਣ 'ਤੇ ਦਾ ਜਦਾ ਦੀ ਜੋਸ਼ਤ ਹੋਣ 'ਤੇ ਦਾ ਜਦਾ ਦੀ ਜੋਸ਼ਤ ਹੋਣ ਜੋ ਦੇ ਜਾਂਦੇ ਜੋਸ਼ਤ ਹੋ ਜੋਸ਼ਤ ਹੋਣ ਜੋਸ਼ਤ ਹੋ ਜਾਂਦੇ ਸ਼ਹੂੰ ਜੋ ਸ਼ਹੂੰ ਜੋਸ਼ਤ ਹੋਣ ਤੋਂ ਸ਼ਹੂੰ ਜੋਸ਼ਤ ਹੋਣ ਜੋਸ਼ਤ ਹੋਏ ਜਾਂਦੇ ਜਾਂਦੇ ਜੋਸ਼ਤ ਹੋਏ ਜਾਂਦੇ ਜਾਂਦੇ

paint it signiff any enable when

of tary was married other

the Purchase has dree to

मुं बहु क्षेत्र स्टीमा मी है क्रिक्ट देशे द्वार ager (j. d. út We mearch (trywar wern d'ar m'au ਕਰ, ਗੁਰਜੁਆਰ ਅਜਾਰ ਪ੍ਰੀਜ਼ਾ ਜਾਹਿਰ ਅੰਗ੍ਰੇਜ਼ਸ਼ਨ ਅਤੇ ਜਿਸਤਾ ਨੁਸ਼ਨਾਰ ਦੇ ਸਾਹਿ ਜ਼ਲਿਆ ਨੂੰ ਮੀਜ਼ਸ਼ਨ ਨੂੰ ਮਿਲਦ ਸਿਹਤਾ ਜ਼ਲ ਦੇ ਸਮੀਜ਼ਨ ਗੁਲਦ ਸ਼ਲਦ ਸ਼ਲਦ ਦੇ ਸਿਸ਼ਦਦੀ ਦੇਰ ਨੀਆਂ ਨਾਲ ਦੇ ਪਤ ਜ਼ਲਦ ਦੇ ਸਮੀਜ਼ਨ ਗੁਲਦ ਸ਼ਲਦ ਸ਼ਲਦ ਉਨ੍ਹਾਂ ਪੰਜਾਬ ਸਜ਼ਸ਼ਨ ਦੇ ਨੁਸ਼ਦੀ ਕਿ ਜ਼ਲਦ ਸੰਗ ਸ਼ਲਦ ਸ਼ਲਦ ਦੇ ਨੁਸ਼ਦੀ ਨੂੰ ਜੁਲਦ ਸ਼ਲਦ ਸੰਗ ਸ਼ਲਦ ਸ਼ਲਦ ਦੇ ਨੁਸ਼ਦੀ ਨੂੰ ਜੁਲਦ ਜ਼ਲਦ ਜ਼ਿਲਦ ਸ਼ਲਦ ਦੇ ਨੁਸ਼ਦੀ ਨੂੰ ਜੁਲਦ ਜ਼ਲਦ ਸ਼ਲਦ ਸ਼ਲਦ ਦੇ ਸ਼ਲਦ ਜ਼ਲਦ ਸ਼ਲਦ ਸ਼ਲਦ ਸ਼ਲਦ ਦੇ ਸ਼ਲਦ ਜ਼ਲਦ ਸ਼ਿਲਦ ਸ਼ਲਦ ਸ਼ਲਦ ਸ਼ਲਦ ਜ਼ਲਦ ਸ਼ਲਦ ਸ਼ਲਦ ਸ਼ਲਦ ਸ਼ਲਦ ਸ਼ਲਦ ਸ਼ਲਦ ਸ਼ਲਦ ਸ਼ਲਦ ਦੇ ਸੁੱਖ water also reflect sillipette et als ਜੇਵਦਾਰ ਸ਼ਾਬਾ ਹੋਵਾ ਜਿੱਤ ਪੜ੍ਹਤੀ ਭਾਰਤ ਅਤੇ ਗੁਰਤੁਆਰਾ ਪ੍ਰਸੰਤ ਗੁਹਾਰ ਹਨਿਰ ਦੇ ਭਾਰਤੀ ਪ੍ਰਸ਼ਾਵਿਤ ਜਿੰਦ ਪ੍ਰਸ਼ਾਤ ਜਿੰਦਦ



ਰਿੱਖ ਸਦਤਾਬਨਾ ਦਸ਼ ਵੱਲੋਂ ਕੀਤੇ ਜਾ ਚਹੇ ਕੀਤਤਨ 'ਚ ਸ਼ਾਮਲ ਸਮੀਕਰ ਚਾਣ ਕੋਪੀ ਰਿੱਘ ਤੇ ਵੇਰ ਸੰਗਰ।

ਕਰੋਜ਼ ਨੇ ਸਤੇ ਜ ਅਤੇ ਸਕੇਸ਼ ਵਾਣ ਸੰਬੇ ਸਿੰਘ ਦੇ ਸਿਥਾ ਸਾਸਟੇ ਪ੍ਰਦਿਸ਼ ਸਾਊਰ ਸਕੇਸ਼ ਜਾ ਜੇ ਸਮਦ ਕੀਤਤ ਸ਼ੁਰੂ ਕਰ ਵਿੱਤਾ ਹੈ। ਇਸ ਵਿੱਤ ਸ਼ੁਰੂ ਕਰ ਜੋ ਸ਼ਹਿ ਕੇ ਅਤੇ ਹੁਣੀ ਜਿਹੜੀ ਪ੍ਰਦੇਸ਼ ਜੀ ਸ਼ਹਿ ਕੇ ਅਤੇ ਹੁਣੀ ਜਿਹੜੀ ਪ੍ਰਦੇਸ਼ ਜੀ ਸ਼ਹਿ ਕੇ ਅਤੇ ਹੁਣੀ ਜਿਹੜੀ ਪ੍ਰਦੇਸ਼ ਜੀ ਸ਼ਹਿ ਕੇ ਅਤੇ ਹੁਣੀ ਜਿਹੜੀ ਪ੍ਰਦੇਸ਼

ਕਿਹਾ ਕਿ ਸ੍ਰੀ ਸੁਲੂ ਸ੍ਰੀਸ ਸਾਹਿਬ ਵੀ ਦੇ 320 ਪਾਧਨ ਸ਼ਬੂਦਾ ਨੂੰ ਵੀਮ ਹੋਏ ਕਾਫੀ ਸਭਾ ਸੰਘ ਜ਼ਿਵਦ ਦੇ ਪਰ ਇਸਮਾਨਦੀ ਨੂੰ ਪੰਜਾਬ ਸ਼ਬਕਸ ਨੇ ਕੀਤੀਕਰ ਨਾਲ ਨਹੀਂ ਨਿਆ

ਵੱਡੀ ਗਿਣਤੀ 'ਚ ਪਾਵਨ ਸਰੂਪਾਂ ਦਾ ਜੁੰਮ ਹੋਣਾ ਹੈਰਾਨੀ ਜੀ ਗੱਲ : ਸਪੀਕਰ ਰਾਣਾ

namen and than the will be over bits our hit flags than to man bit when it can see green size hip it theris. patient file, fing unem it every upon wanted film that, the representation of the file of

ਲੱਖ ਦੀ ਇਨਾਮੀ ਰਾਸ਼ੀ

SATIA INDUSTRIES LIMITED

ਵੰਤੀਵੜ੍ਹ ਪ੍ਰਦਾਸ਼ਨ ਸ਼ਹਿਰੀ ਯੋਜਨਾਜ਼ੋਰੀ ਦਾ ਵਿਭਾਗ

बीडी सन्तर्भते देवेल् भूतकः व रित्रक

ਸਰਹੱਦ ਤੋਂ ਪੌੜੀ ਤੇ ਪਾਈਪ ਬਰਾਮਦ

ਹਿਰ ਪੰਜਾਬਿਕਤੀ ਮੰਤ ਦੀਆਂਆਂਦ ਦੀ ਚੀਨਵੀਂ ਪਤਾ ਗਣਾਰੀਆਂ ਨੇਤੇ ਕੀਤਿਆਰੀ ਤਾਰੇ ਪਤਾ ਰੂਬ ਪਾਨਿਸਤਾਰੀ ਆਪੋਨੀਆਂ ਵੱਲੋਂ ਤਾਵਤ 'ਚ ਘਾਪੋਨ ਦੀ ਕੀਤਰ ਵੱਲੋਂ ਗਵਤ 'ਚ ਘਾਪੋਨ ਦੀ ਕੀਤਰ ਵੱਲੋਂ ਗਵਤ ਵਿੱਚ ਵੱਚਨ ਸ਼ਤਤ ਸਮ ਸੰਤੇ

the tribure of the tr to officered special on your to high wid that and great to high and the drawfill and there is त्रात यह सीनेत्राचेष्ठ सहारा रे पार्टर है अस्तुतीकर 'से पार्टी होत रिका



ਪਾਇਰਤਾਨ ਵੱਲੋਂ ਸ਼ਾਈ ਵਾਈ ਮੌਤੀ ਅਤੇ ਆਈਮ ਦੀ ਤਸਦੀਆਂ

ਵਿੱਕੜ ਫੋਲ ਆਵਾਜਾਈ ਬੰਦ ਹੋਣ ਕਾਰਨ ਸਪਲਾਈ ਫ਼ਰਮਗਾਈ

ਦਵਾਈਆਂ ਦੇ ਸਾਲਟ ਹੋਏ ਮਹਿੰਗੇ

गेलेंडलेंड, संधित्रसम् काटी refer I was an i occasion the ਕਰਨ ਸ਼ਹੀ ਵਵੜੇ ਕਾਵ ਵਾਲੇ ਹੈਤਰ ਦੀ ਨਵੀਂ ਜਿਲ ਦਹੇ ਤੇ ਬੋਚਰ ਦੀ ਹਨ ਤਾ ਪੜ੍ਹਾਰ ਦੀ ਮਹਿੰਦੀ ਹੋਣਾ 'ਤੇ ਮਹੀਰਤੇ ਪੈ ਰਹੇ ਹਨ। ਇਸ ਦਾ ਕਾਰਨ ਰੋਗ ਜਾਵਾਵਾਈ ਸ਼ਾਹਰ ਨਾ ਹੋਣ ਹੈ।

where the part is the total form and the second and

स्वरणीयां देश सरह तही है।स भी ठवी जिल हुए

350 ਰੁਪਏ ਨੂੰ 5ਜ਼ਿਲਦ ਵਾਸ਼ਾ ਪੈਰਾਜਿਟਾਜ਼ਿਲ 300 ਰੁਪਏ ਜ਼ਿੰਲ

Gy alve labelic demen

ਵੀਲਤੇ ਵਾਸ ਦੇੜਵਾ ਹੈ। ਵਾਲਾ ਜੋੜੀਆ ਵੇਲਤੋਵਿਲ

units of units after the ਇਸ ਦੀ ਰੋਹਰਾਂਦ ਕਾਰਕਾ ਸਨਮਦ ਹੈ ਉਨ੍ਹਾਂ ਦੇਸ਼ਿਆ ਜਿਹੇ ਜਾਵਿਦ ਜਾਵਾ ਜਾਵਿਦ ਜਾਵਾ ਕਰਨ ਜਾਣ ਕਰ ਹਨ ਹੈ ਜਾਵੇਂ ਜਿਹੇ ਹੈ। ਜਿਹੜੇ ਹਨ ਜੁਣ ਦੇ ਵਿੱਚ ਜਾਵੇਂ ਜਾ

CONTRACTOR SERVICES STORY STORY

"vocal at 11°4 femil 14°4"